

 Print Page

Sri Guru Granth Sahib

Displaying 127 of

ਗੁਰ ਕੈ ਸਬਦਿ ਇਹੁ ਗੁਫਾ ਵੀਚਾਰੇ ॥

Gur Kai Sabadh Eihu Gufaa Veechaarae ||

Through the Word of the Guru's Shabad, search this cave.

ਮਾਝ (ਮਃ ੩) ਅਸਟ (੨੯) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੧

Raag Maajh Guru Amar Das

ਨਾਮੁ ਨਿਰੰਜਨੁ ਅੰਤਰਿ ਵਸੈ ਮੁਰਾਰੇ ॥

Naam Niranjan Anthar Vasai Muraarae ||

The Immaculate Naam, the Name of the Lord, abides deep within the self.

ਮਾਝ (ਮਃ ੩) ਅਸਟ (੨੯) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੧

Raag Maajh Guru Amar Das

ਹਰਿ ਗੁਣ ਗਾਵੈ ਸਬਦਿ ਸੁਹਾਏ ਮਿਲਿ ਪ੍ਰੀਤਮੁ ਸੁਖੁ ਪਾਵਣਿਆ ॥੪॥

Har Gun Gaavai Sabadh Suhaaeae Mil Preetham Sukh Paavaniaa ||4||

Sing the Glorious Praises of the Lord, and decorate yourself with the Shabad. Meeting with your Beloved, you shall find peace. ||4||

ਮਾਝ (ਮਃ ੩) ਅਸਟ (੨੯) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੧

Raag Maajh Guru Amar Das

ਜਮੁ ਜਾਗਾਤੀ ਦੂਜੈ ਭਾਇ ਕਰੁ ਲਾਏ ॥

Jam Jaagaathee Dhoojai Bhaae Kar Laaeae ||

The Messenger of Death imposes his tax on those who are attached to duality.

ਮਾਝ (ਮਃ ੩) ਅਸਟ (੨੯) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੨

Raag Maajh Guru Amar Das

ਨਾਵਹੁ ਭੂਲੇ ਦੇਇ ਸਜਾਏ ॥

Naavahu Bhooolae Dhaee Sajaaee ||

He inflicts punishment on those who forget the Name.

ਮਾਝ (ਮਃ ੩) ਅਸਟ (੨੯) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੨

Raag Maajh Guru Amar Das

ਘੜੀ ਮੁਹਤ ਕਾ ਲੇਖਾ ਲੇਵੈ ਰਤੀਅਹੁ ਮਾਸਾ ਤੋਲ ਕਢਾਵਣਿਆ ॥੫॥

Gharree Muhath Kaa Laekhaa Laevai Ratheeahu Maasaa Thol Kadtaavaniaa ||5||

They are called to account for each instant and each moment. Every grain, every particle, is weighed and counted. ||5||

ਮਾਝ (ਮਃ ੩) ਅਸਟ (੨੯) ੫:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੨
Raag Maajh Guru Amar Das

ਪੇਈਅੜੈ ਪਿਰੁ ਚੇਤੇ ਨਾਹੀ ॥

Paeearrai Pir Chaethae Naahee ||

One who does not remember her Husband Lord in this world is being cheated by duality;

ਮਾਝ (ਮਃ ੩) ਅਸਟ (੨੯) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੩
Raag Maajh Guru Amar Das

ਦੂਜੈ ਮੁਠੀ ਰੋਵੈ ਧਾਹੀ ॥

Dhoojai Muthee Rovai Dhhaahee ||

She shall weep bitterly in the end.

ਮਾਝ (ਮਃ ੩) ਅਸਟ (੨੯) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੩
Raag Maajh Guru Amar Das

ਖਰੀ ਕੁਆਲਿਓ ਕੁਰੂਪਿ ਕੁਲਖਣੀ ਸੁਪਨੈ ਪਿਰੁ ਨਹੀ ਪਾਵਣਿਆ ॥੬॥

Kharee Kuaaliou Kuroop Kulakhanee Supanai Pir Nehee Paavaniaa ||6||

She is from an evil family; she is ugly and vile. Even in her dreams, she does not meet her Husband Lord. ||6||

ਮਾਝ (ਮਃ ੩) ਅਸਟ (੨੯) ੬:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੪
Raag Maajh Guru Amar Das

ਪੇਈਅੜੈ ਪਿਰੁ ਮੰਨਿ ਵਸਾਇਆ ॥

Paeearrai Pir Mann Vasaaeiaa ||

She who enshrines her Husband Lord in her mind in this world

ਮਾਝ (ਮਃ ੩) ਅਸਟ (੨੯) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੪
Raag Maajh Guru Amar Das

ਪੂਰੈ ਗੁਰਿ ਹਦੂਰਿ ਦਿਖਾਇਆ ॥

Poorai Gur Hadhoor Dhikhaaeiaa ||

His Presence is revealed to her by the Perfect Guru.

ਮਾਝ (ਮਃ ੩) ਅਸਟ (੨੯) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੫
Raag Maajh Guru Amar Das

ਕਾਮਣਿ ਪਿਰੁ ਰਾਖਿਆ ਕੰਠਿ ਲਾਇ ਸਬਦੇ ਪਿਰੁ ਰਾਵੈ ਸੇਜ ਸੁਹਾਵਣਿਆ ॥੭॥

Kaaman Pir Raakhiaa Kanth Laae Sabadhae Pir Raavai Saej Suhaavaniaa ||7||

That soul-bride keeps her Husband Lord clasped tightly to her heart, and through the Word of the Shabad, she enjoys her Husband Lord upon His Beautiful Bed. ||7||

ਮਾਝ (ਮਃ ੩) ਅਸਟ (੨੯) ੭:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੫

Raag Maajh Guru Amar Das

ਆਪੇ ਦੇਵੈ ਸਦਿ ਬੁਲਾਏ ॥

Aapae Dhaevai Sadh Bulaaeae ॥

The Lord Himself sends out the call, and He summons us to His Presence.

ਮਾਝ (ਮਃ ੩) ਅਸਟ (੨੯) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੬

Raag Maajh Guru Amar Das

ਆਪਣਾ ਨਾਉ ਮੰਨਿ ਵਸਾਏ ॥

Aapanaa Naao Mann Vasaaeae ॥

He enshrines His Name within our minds.

ਮਾਝ (ਮਃ ੩) ਅਸਟ (੨੯) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੬

Raag Maajh Guru Amar Das

ਨਾਨਕ ਨਾਮੁ ਮਿਲੈ ਵਡਿਆਈ ਅਨਦਿਨੁ ਸਦਾ ਗੁਣ ਗਾਵਣਿਆ ॥੮॥੨੮॥੨੯॥

Naanak Naam Milai Vaddiaaee Anadhin Sadhaa Gun Gaavaniaa ॥8॥28॥29॥

O Nanak, one who receives the greatness of the Naam night and day, constantly sings His Glorious Praises. ॥8॥28॥29॥

ਮਾਝ (ਮਃ ੩) ਅਸਟ (੨੯) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੬

Raag Maajh Guru Amar Das

ਮਾਝ ਮਹਲਾ ੩ ॥

Maajh Mehalaa 3 ॥

Maajh, Third Mehl:

ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੭

ਉਤਮ ਜਨਮੁ ਸੁਥਾਨਿ ਹੈ ਵਾਸਾ ॥

Ootham Janam Suthhaan Hai Vaasaa ॥

Sublime is their birth, and the place where they dwell.

ਮਾਝ (ਮਃ ੩) ਅਸਟ (੩੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੭

Raag Maajh Guru Amar Das

ਸਤਿਗੁਰੁ ਸੇਵਹਿ ਘਰ ਮਾਹਿ ਉਦਾਸਾ ॥

Sathigur Saevehi Ghar Maahi Oudhaasaa ॥

Those who serve the True Guru remain detached in the home of their own being.

ਮਾਝ (ਮਃ ੩) ਅਸਟ (੩੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੭

Raag Maajh Guru Amar Das

ਹਰਿ ਰੰਗਿ ਰਹਹਿ ਸਦਾ ਰੰਗਿ ਰਾਤੇ ਹਰਿ ਰਸਿ ਮਨੁ ਤ੍ਰਿਪਤਾਵਣਿਆ ॥੧॥

Har Rang Rehehi Sadhaa Rang Raathae Har Ras Man Thripathaavaniaa ||1||

They abide in the Lord's Love, and constantly imbued with His Love, their minds are satisfied and fulfilled with the Lord's Essence. ||1||

ਮਾਝ (ਮਃ ੩) ਅਸਟ (੩੦) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੮
Raag Maajh Guru Amar Das

ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ ॥

Ho Vaaree Jeeo Vaaree Parr Bujh Mann Vasaavaniaa ||

I am a sacrifice, my soul is a sacrifice, to those who read of the Lord, who understand and enshrine Him within their minds.

ਮਾਝ (ਮਃ ੩) ਅਸਟ (੩੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੮
Raag Maajh Guru Amar Das

ਗੁਰਮੁਖਿ ਪੜਹਿ ਹਰਿ ਨਾਮੁ ਸਲਾਹਹਿ ਦਰਿ ਸਚੈ ਸੋਭਾ ਪਾਵਣਿਆ ॥੧॥ ਰਹਾਉ ॥

Guramukh Parrehi Har Naam Salaahehi Dhar Sachai Sobhaa Paavaniaa ||1|| Rehaao ||

The Gurmukhs read and praise the Lord's Name; they are honored in the True Court. ||1||Pause||

ਮਾਝ (ਮਃ ੩) ਅਸਟ (੩੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੯
Raag Maajh Guru Amar Das

ਅਲਖ ਅਭੇਉ ਹਰਿ ਰਹਿਆ ਸਮਾਏ ॥

Alakh Abhaeo Har Rehiaa Samaaeae ||

The Unseen and Inscrutable Lord is permeating and pervading everywhere.

ਮਾਝ (ਮਃ ੩) ਅਸਟ (੩੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੧੦
Raag Maajh Guru Amar Das

ਉਪਾਇ ਨ ਕਿਤੀ ਪਾਇਆ ਜਾਏ ॥

Oupaae N Kithee Paaeiaa Jaaeeae ||

He cannot be obtained by any effort.

ਮਾਝ (ਮਃ ੩) ਅਸਟ (੩੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੧੦
Raag Maajh Guru Amar Das

ਕਿਰਪਾ ਕਰੇ ਤਾ ਸਤਿਗੁਰੁ ਭੇਟੈ ਨਦਰੀ ਮੇਲਿ ਮਿਲਾਵਣਿਆ ॥੨॥

Kirapaa Karae Thaa Sathigur Bhaettai Nadharee Mael Milaavaniaa ||2||

If the Lord grants His Grace, then we come to meet the True Guru. By His Kindness, we are united in His Union. ||2||

ਮਾਝ (ਮਃ ੩) ਅਸਟ (੩੦) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੧੦
Raag Maajh Guru Amar Das

ਦੂਜੈ ਭਾਇ ਪੜੈ ਨਹੀ ਬੂਝੈ ॥

Dhoojai Bhaae Parrai Nehee Boojhai ||

One who reads, while attached to duality, does not understand.

ਮਾਝ (ਮਃ ੩) ਅਸਟ (੩੦) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੧੧

Raag Maajh Guru Amar Das

ਤ੍ਰਿਬਿਧਿ ਮਾਇਆ ਕਾਰਣਿ ਲੁਝੈ ॥

Thribidhh Maaeiaa Kaaran Loojhai ||

He yearns for the three-phased Maya.

ਮਾਝ (ਮਃ ੩) ਅਸਟ (੩੦) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੧੧

Raag Maajh Guru Amar Das

ਤ੍ਰਿਬਿਧਿ ਬੰਧਨ ਤੂਟਹਿ ਗੁਰ ਸਬਦੀ ਗੁਰ ਸਬਦੀ ਮੁਕਤਿ ਕਰਾਵਣਿਆ ॥੩॥

Thribidhh Bandhhan Thoottehi Gur Sabadhee Gur Sabadhee Mukath Karaavaniaa ||3||

The bonds of the three-phased Maya are broken by the Word of the Guru's Shabad. Through the Guru's Shabad, liberation is achieved. ||3||

ਮਾਝ (ਮਃ ੩) ਅਸਟ (੩੦) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੧੨

Raag Maajh Guru Amar Das

ਇਹੁ ਮਨੁ ਚੰਚਲੁ ਵਸਿ ਨ ਆਵੈ ॥

Eihu Man Chanchal Vas N Aavai ||

This unstable mind cannot be held steady.

ਮਾਝ (ਮਃ ੩) ਅਸਟ (੩੦) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੧੨

Raag Maajh Guru Amar Das

ਦੁਬਿਧਾ ਲਾਗੈ ਦਹ ਦਿਸਿ ਧਾਵੈ ॥

Dhubidhhaa Laagai Dheh Dhis Dhhaavai ||

Attached to duality, it wanders in the ten directions.

ਮਾਝ (ਮਃ ੩) ਅਸਟ (੩੦) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੧੩

Raag Maajh Guru Amar Das

ਬਿਖੁ ਕਾ ਕੀੜਾ ਬਿਖੁ ਮਹਿ ਰਾਤਾ ਬਿਖੁ ਹੀ ਮਾਹਿ ਪਚਾਵਣਿਆ ॥੪॥

Bikh Kaa Keerraa Bikh Mehi Raathaa Bikh Hee Maahi Pachaavaniaa ||4||

It is a poisonous worm, drenched with poison, and in poison it rots away. ||4||

ਮਾਝ (ਮਃ ੩) ਅਸਟ (੩੦) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੧੩

Raag Maajh Guru Amar Das

ਹਉ ਹਉ ਕਰੇ ਤੈ ਆਪੁ ਜਣਾਏ ॥

Ho Ho Karae Thai Aap Janaaeae ||

Practicing egotism and selfishness, they try to impress others by showing off.

ਮਾਝ (ਮਃ ੩) ਅਸਟ (੩੦) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੧੪

Raag Maajh Guru Amar Das

ਬਹੁ ਕਰਮ ਕਰੈ ਕਿਛੁ ਥਾਇ ਨ ਪਾਏ ॥

Bahu Karam Karai Kishh Thhaae N Paaeae ||

They perform all sorts of rituals, but they gain no acceptance.

ਮਾਝ (ਮਃ ੩) ਅਸਟ (੩੦) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੧੪

Raag Maajh Guru Amar Das

ਤੁਝ ਤੇ ਬਾਹਰਿ ਕਿਛੁ ਨ ਹੋਵੈ ਬਖਸੇ ਸਬਦਿ ਸੁਹਾਵਣਿਆ ॥੫॥

Thujh Thae Baahar Kishhoo N Hovai Bakhasae Sabadh Suhaavaniaa ||5||

Without You, Lord, nothing happens at all. You forgive those who are adorned with the Word of Your Shabad. ||5||

ਮਾਝ (ਮਃ ੩) ਅਸਟ (੩੦) ੫:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੧੪

Raag Maajh Guru Amar Das

ਉਪਜੈ ਪਚੈ ਹਰਿ ਬੂਝੈ ਨਾਹੀ ॥

Oupajai Pachai Har Boojhai Naahee ||

They are born, and they die, but they do not understand the Lord.

ਮਾਝ (ਮਃ ੩) ਅਸਟ (੩੦) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੧੫

Raag Maajh Guru Amar Das

ਅਨਦਿਨੁ ਦੂਜੈ ਭਾਇ ਫਿਰਾਹੀ ॥

Anadhin Dhoojai Bhaae Firaahae ||

Night and day, they wander, in love with duality.

ਮਾਝ (ਮਃ ੩) ਅਸਟ (੩੦) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੧੫

Raag Maajh Guru Amar Das

ਮਨਮੁਖ ਜਨਮੁ ਗਇਆ ਹੈ ਬਿਰਥਾ ਅੰਤਿ ਗਇਆ ਪਛੁਤਾਵਣਿਆ ॥੬॥

Manamukh Janam Gaeiaa Hai Birathhaa Anth Gaeiaa Pashhuthaavaniaa ||6||

The lives of the self-willed manmukhs are useless; in the end, they die, regretting and repenting. ||6||

ਮਾਝ (ਮਃ ੩) ਅਸਟ (੩੦) ੬:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੧੫

Raag Maajh Guru Amar Das

ਪਿਰੁ ਪਰਦੇਸਿ ਸਿਗਾਰੁ ਬਣਾਏ ॥

Pir Paradhaes Sigaar Banaaeae ||

The Husband is away, and the wife is getting dressed up.

ਮਾਝ (ਮਃ ੩) ਅਸਟ (੩੦) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੧੬

Raag Maajh Guru Amar Das

ਮਨਮੁਖ ਅੰਧੁ ਐਸੇ ਕਰਮ ਕਮਾਏ ॥

Manamukh Andhh Aisae Karam Kamaaeae ||

This is what the blind, self-willed manmukhs are doing.

ਮਾਝ (ਮਃ ੩) ਅਸਟ (੩੦) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੧੬

Raag Maajh Guru Amar Das

ਹਲਤਿ ਨ ਸੋਭਾ ਪਲਤਿ ਨ ਢੋਈ ਬਿਰਥਾ ਜਨਮੁ ਗਵਾਵਣਿਆ ॥੭॥

Halath N Sobhaa Palath N Dtoee Birathhaa Janam Gavaavaniaa ||7||

They are not honored in this world, and they shall find no shelter in the world hereafter. They are wasting their lives in vain. ||7||

ਮਾਝ (ਮਃ ੩) ਅਸਟ (੩੦) ੭:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੧੭

Raag Maajh Guru Amar Das

ਹਰਿ ਕਾ ਨਾਮੁ ਕਿਨੈ ਵਿਰਲੈ ਜਾਤਾ ॥

Har Kaa Naam Kinai Viralai Jaathaa ||

How rare are those who know the Name of the Lord!

ਮਾਝ (ਮਃ ੩) ਅਸਟ (੩੦) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੧੭

Raag Maajh Guru Amar Das

ਪੂਰੇ ਗੁਰ ਕੈ ਸਬਦਿ ਪਛਾਤਾ ॥

Poorae Gur Kai Sabadh Pashhaathaa ||

Through the Shabad, the Word of the Perfect Guru, the Lord is realized.

ਮਾਝ (ਮਃ ੩) ਅਸਟ (੩੦) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੧੮

Raag Maajh Guru Amar Das

ਅਨਦਿਨੁ ਭਗਤਿ ਕਰੇ ਦਿਨੁ ਰਾਤੀ ਸਹਜੇ ਹੀ ਸੁਖੁ ਪਾਵਣਿਆ ॥੮॥

Anadhin Bhagath Karae Dhin Raathee Sehajae Hee Sukh Paavaniaa ||8||

Night and day, they perform the Lord's devotional service; day and night, they find intuitive peace. ||8||

ਮਾਝ (ਮਃ ੩) ਅਸਟ (੩੦) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੧੮

Raag Maajh Guru Amar Das

ਸਭ ਮਹਿ ਵਰਤੈ ਏਕੋ ਸੋਈ ॥

Sabh Mehi Varathai Eaeko Soee ||

That One Lord is pervading in all.

ਮਾਝ (ਮਃ ੩) ਅਸਟ (੩੦) ੯:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੧੯

Raag Maajh Guru Amar Das

ਗੁਰਮੁਖਿ ਵਿਰਲਾ ਬੂਝੈ ਕੋਈ ॥

Guramukh Viralaa Boojhai Koe ||

Only a few, as Gurmukh, understand this.

ਮਾਝ (ਮਃ ੩) ਅਸਟ (੩੦) ੯:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ. ੧੯

Raag Maajh Guru Amar Das

ਨਾਨਕ ਨਾਮਿ ਰਤੇ ਜਨ ਸੋਹਿ ਕਰਿ ਕਿਰਪਾ ਆਪਿ ਮਿਲਾਵਣਿਆ ॥੯॥੨੯॥੩੦॥

Naanak Naam Rathae Jan Sohehi Kar Kirapaa Aap Milaavaniaa ||9||29||30||

O Nanak, those who are attuned to the Naam are beautiful. Granting His Grace, God unites them with Himself. ||9||29||30||

ਮਾਝ (ਮਃ ੩) ਅਸਟ (੩੦) ੯:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭ ਪੰ ੧੯

Raag Maajh Guru Amar Das